



**बैंक ऑफ महाराष्ट्र**  
**Bank of Maharashtra**  
 भारत सरकार का उद्यम  
 एक धिगाह एक बैंक



**Pradhan Mantri**  
**नामक रेखा**  
**Yojna**

**ਬੈਂਕ ਦਾ ਨਾਮ: ਬੈਂਕ ਆਫ ਮਹਾਰਾਸ਼ਟਰਾ**

**ਲੇਨ ਅਰਜ਼ੀ ਫਾਰਮ — ਪ੍ਰਧਾਨ ਮੰਤਰੀ ਮੁਦਰਾ ਯੋਜਨਾ**

**A. ਦਫ਼ਤਰੀ ਵਰਤੋਂ ਲਈ (For Office Use):**

|              |                |              |                        |
|--------------|----------------|--------------|------------------------|
| ਉਦਯੋਗ ਦਾ ਨਾਮ | ਅਰਜ਼ੀ ਸਿ. ਨੰਬਰ | ਸ਼ਾਖਾ ਦਾ ਨਾਮ | ਕੇਟੋਗਰੀ                |
|              |                |              | ਸ਼ਿਸ਼ੂ / ਕਿਸ਼ੋਰ / ਤਰੁਣ |

**B. ਕਾਰੋਬਾਰ ਸੰਬੰਧੀ ਜਾਣਕਾਰੀ:**

|                                                  |              |                         |                             |              |           |      |              |  |  |  |  |
|--------------------------------------------------|--------------|-------------------------|-----------------------------|--------------|-----------|------|--------------|--|--|--|--|
| ਉਦਯੋਗ / ਫਰਮ ਦਾ ਨਾਮ                               |              |                         |                             |              |           |      |              |  |  |  |  |
| ਸੰਵਿਧਾਨ                                          |              | ਇਕਲ ਮਲਕੀਅਤ<br>(ਪ੍ਰਮੋਟਰ) | ਹਿੱਸੇਦਾਰੀ                   | ਪ੍ਰਾਈਵੇਟ LTD | LTD ਕੰਪਨੀ | ਹੋਰ  |              |  |  |  |  |
| ਮੌਜੂਦਾ ਬਿਜ਼ਨਸ ਪਤਾ                                |              |                         |                             |              |           |      |              |  |  |  |  |
|                                                  | ਰਾਜ          |                         |                             | ਪਿੰਨ ਕੋਡ     |           |      |              |  |  |  |  |
|                                                  | ਬਿਜ਼ਨਸ ਜਗ੍ਹਾ |                         |                             | ✓            | ਕਿਰਾਏ     | ਆਪਣੀ |              |  |  |  |  |
| ਟੈਲੀਫ਼ੋਨ ਨੰਬਰ                                    |              |                         |                             | ਮੋਬਾਈਲ ਨੰਬਰ  | 91        |      |              |  |  |  |  |
| ਈਮੇਲ                                             |              |                         |                             |              |           |      |              |  |  |  |  |
| ਕਾਰੋਬਾਰ ਦੀ ਕਿਸਮ                                  | ਮੌਜੂਦਾ       |                         |                             |              |           |      |              |  |  |  |  |
|                                                  | ਪ੍ਰਸਤਾਵਿਤ    |                         |                             |              |           |      |              |  |  |  |  |
| ਸ਼ੁਰੂਆਤ ਦੀ ਮਿਤੀ DD/MM/YYYY                       |              |                         |                             |              |           |      |              |  |  |  |  |
| ਕੀ ਯੂਨਿਟ ਰਜਿਸਟਰ ਹੈ                               | YES          | NO                      | ਉਦਯੋਗ ਆਧਾਰ ਰਜਿਸਟ੍ਰੇਸ਼ਨ ਨੰਬਰ |              |           |      |              |  |  |  |  |
| ਜੇ ਰਜਿਸਟਰ ਹੈ, ਤਾਂ ਕਿਸ ਐਕਟ ਹੇਠ ਰਜਿਸਟਰ ਕੀਤਾ ਗਿਆ ਹੈ |              |                         |                             |              |           |      |              |  |  |  |  |
| ਰਜਿਸਟਰ ਦਫ਼ਤਰ ਦਾ ਪਤਾ                              |              |                         |                             |              |           |      |              |  |  |  |  |
| ਸਮਾਜਿਕ ਵਰਗ                                       |              |                         | ✓                           | SC           | ST        | OBC  | ਘੱਟਗਿਣਤੀ     |  |  |  |  |
| ਜੇ ਘੱਟਗਿਣਤੀ                                      | ✓            | ਬੁੱਧ                    | ਮੁਸਲਮਾਨ                     | ਇਸਾਈ         | ਸਿੱਖ      | ਜੈਨ  | ਜ਼ੋਰੋਸਟ੍ਰੀਅਨ |  |  |  |  |

**C. ਪ੍ਰੋਪ੍ਰਾਇਟਰ / ਭਾਈਦਾਰ / ਡਾਇਰੈਕਟਰ ਦੀ ਪਿਛੋਕੜ ਜਾਣਕਾਰੀ:**

| ਸਿ. ਨੰਬਰ | ਨਾਮ | ਜਨਮ ਮਿਤੀ | ਲਿੰਗ | ਰਹਾਇਸ਼ੀ ਪਤਾ<br>ਸਹਿਤ ਮੋਬਾਈਲ | ਕੁਐਲੀਫਿਕੇਸ਼ਨ | ਤਜਰਬਾ (ਸਾਲ) |
|----------|-----|----------|------|----------------------------|--------------|-------------|
| 1.       |     |          |      |                            |              |             |
| 2.       |     |          |      |                            |              |             |

| ਸਿ. ਨੰਬਰ | ID ਪੂਰ | ID ਨੰਬਰ | ਪਤਾ ਪੂਰ | ਪਤਾ ਪੂਰ<br>ਨੰਬਰ | PAN/DIN<br>ਨੰਬਰ | ਬੈਂਕ<br>ਅਧਿਕਾਰੀਆਂ<br>ਨਾਲ ਰਿਸ਼ਤਾ |
|----------|--------|---------|---------|-----------------|-----------------|---------------------------------|
| 1.       |        |         |         |                 |                 |                                 |

|    |  |  |  |  |  |  |
|----|--|--|--|--|--|--|
| 2. |  |  |  |  |  |  |
|----|--|--|--|--|--|--|

#### D. ਸੰਬੰਧਿਤ ਫਰਮਾਂ / ਸੰਸਥਾਵਾਂ ਦੇ ਨਾਮ:

| ਸੰਸਥਾਵਾਂ ਦੇ ਨਾਮ | ਸੰਬੰਧਿਤ ਸੰਸਥਾਵਾਂ ਦਾ ਪਤਾ | ਕਰੰਟ ਬੈਂਕਿੰਗ ਦਾ ਨਾਮ | ਸੰਬੰਧ ਦਾ ਪ੍ਰਕਿਰਣ | ਹਿੱਸੇਦਾਰੀ/ਲਾਭ |
|-----------------|-------------------------|---------------------|------------------|---------------|
|                 |                         |                     |                  |               |
|                 |                         |                     |                  |               |

#### E. ਬੈਂਕਿੰਗ / ਕਰਜ਼ਾ ਸਹੂਲਤ (ਮੌਜੂਦਾ):

| ਸਹੂਲਤ ਦੀ ਕਿਸਮ | ਕਰੰਟ ਬੈਂਕ ਦਾ ਨਾਮ | ਪ੍ਰਾਪਤ ਰਕਮ | ਬਕਾਇਆ (As On) | ਸੁਰੱਖਿਆ (Security) | ਲੋਨ / ਸੰਪਤੀ ਦਾ ਵਰਗੀਕਰਨ |
|---------------|------------------|------------|---------------|--------------------|------------------------|
| ਬਚਤ ਖਾਤਾ      |                  | NA         |               | NA                 |                        |
| ਕਰੰਟ ਖਾਤਾ     |                  | NA         |               | NA                 |                        |
| ਕੈਸ਼ ਕ੍ਰੈਡਿਟ  |                  |            |               |                    |                        |
| ਟਰਮ ਲੋਨ       |                  |            |               |                    |                        |
| LC/BG         |                  |            |               |                    |                        |

ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਸਾਡੀ ਯੂਨਿਟ ਨੇ ਅਤੀਤ ਵਿੱਚ ਕਿਸੇ ਹੋਰ ਬੈਂਕ / ਵਿੱਤੀ ਸੰਸਥਾ ਤੋਂ ਕੋਈ ਰਿਣ ਨਹੀਂ ਲਿਆ ਹੈ ਅਤੇ ਮੈਂ/ਅਸੀਂ ਕਾਲਮ ਨੰਬਰ E ਵਿੱਚ ਉਲੇਖਿਤ ਤੋਂ ਇਲਾਵਾ ਕਿਸੇ ਹੋਰ ਬੈਂਕ / ਵਿੱਤੀ ਸੰਸਥਾ ਦੇ ਕਰਜ਼ੇਦਾਰ ਨਹੀਂ ਹਾਂ/ਹਾਂ।

#### F. ਪ੍ਰਸਤਾਵਿਤ ਕਰਜ਼ਾ ਸਹੂਲਤ (₹):

| ਕਰਜ਼ਾ ਕਿਸਮ   | ਰਕਮ | ਉਦੇਸ਼ | ਗਿਰਵੀ/ਸੁਰੱਖਿਆ (ਮੁੱਲ) |
|--------------|-----|-------|----------------------|
| ਕੈਸ਼ ਕ੍ਰੈਡਿਟ |     |       |                      |
| ਟਰਮ ਲੋਨ      |     |       |                      |
| LC/BG        |     |       |                      |
| Total        |     |       |                      |

#### G. ਵਰਕਿੰਗ ਕੈਪੀਟਲ ਗਣਨਾ (ਕੈਸ਼ ਕ੍ਰੈਡਿਟ ਆਧਾਰ):

| Actual |     | Projected |              |      |        |        |                   |      |
|--------|-----|-----------|--------------|------|--------|--------|-------------------|------|
| FY-    | FY- | ਬਿਕਰੀ     | ਚੱਕਰ (ਮਹੀਨੇ) | ਸਟਾਕ | ਦੇਣਹਾਰ | ਲੇਣਹਾਰ | ਪ੍ਰਮੋਟਰ ਦਾ ਯੋਗਦਾਨ | ਸੀਮਾ |
|        |     |           |              |      |        |        |                   |      |

#### H. ਜੇ Term Loan ਦੀ ਲੋੜ ਹੈ, ਤਾਂ ਮਸ਼ੀਨਰੀ/ਇਕੁਇਪਮੈਂਟ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿੱਤਾ ਜਾਵੇ:

| ਮਸ਼ੀਨਰੀ / ਇਕੁਇਪਮੈਂਟ ਦੀ ਕਿਸਮ | ਮਸ਼ੀਨ ਦੀ ਲੋੜ ਕਿਸ ਉਦੇਸ਼ ਲਈ ਹੈ | ਸਪਲਾਇਰ ਦਾ ਨਾਮ | ਮਸ਼ੀਨ ਦੀ ਕੁੱਲ ਲਾਗਤ (ਰੁਪਏ) | ਪ੍ਰਮੋਟਰਾਂ ਵੱਲੋਂ ਦਿੱਤਾ ਗਿਆ ਯੋਗਦਾਨ (ਰੁਪਏ) | ਲੋਨ ਦੀ ਲੋੜ (ਰੁਪਏ) |
|-----------------------------|------------------------------|---------------|---------------------------|-----------------------------------------|-------------------|
|                             |                              |               |                           |                                         |                   |
|                             |                              |               |                           |                                         |                   |
| TOTAL                       |                              |               |                           |                                         |                   |

#### I. ਪਿਛਲਾ ਕਾਰੋਬਾਰੀ ਪ੍ਰਦਰਸ਼ਨ / ਭਵਿੱਖ ਅਨੁਮਾਨ (ਰੁਪਏ ਵਿੱਚ)

ਪਿਛਲਾ ਪ੍ਰਦਰਸ਼ਨ / ਭਵਿੱਖ ਅਨੁਮਾਨ (ਪਿਛਲੇ ਦੋ ਸਾਲਾਂ ਦੇ ਅਸਲੀ ਨਤੀਜੇ, ਮੌਜੂਦਾ ਸਾਲ ਦੇ ਅਨੁਮਾਨ ਅਤੇ ਅਗਲੇ ਸਾਲ ਲਈ ਪ੍ਰੋਜੈਕਸ਼ਨ ਵਰਕਿੰਗ ਕੈਪੀਟਲ ਸੁਵਿਧਾਵਾਂ ਲਈ ਦਿੱਤੇ ਜਾਣੇ ਹਨ। ਹਾਲਾਂਕਿ, ਟਰਮ ਲੋਨ ਸੁਵਿਧਾਵਾਂ ਲਈ ਅਨੁਮਾਨ ਲੋਨ ਦੀ ਅਦਾਇਗੀ ਦੇ ਪ੍ਰਸਤਾਵਿਤ ਸਾਲ ਤੱਕ ਦਿੱਤੇ ਜਾਣੇ ਲਾਜ਼ਮੀ ਹਨ।

|                                      | ਪਿਛਲਾ ਸਾਲ-II<br>(Actual) | ਪਿਛਲਾ ਸਾਲ-I<br>(Actual) | ਮੌਜੂਦਾ ਸਾਲ<br>(Estimate) | ਅਗਲਾ ਸਾਲ<br>(Projection) |
|--------------------------------------|--------------------------|-------------------------|--------------------------|--------------------------|
| ਨੈੱਟ ਸੇਲਜ਼ (Net Sales)               |                          |                         |                          |                          |
| ਮੁੱਢ ਨੁਫ਼ਾ (Net Profit)              |                          |                         |                          |                          |
| ਪੂੰਜੀ (ਕੰਪਨੀਆਂ ਦੇ ਕੇਸ ਵਿੱਚ ਨੈੱਟ ਵਰਥ) |                          |                         |                          |                          |

#### J. ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਸਥਿਤੀ

| ਕਾਨੂੰਨੀ ਜ਼ਿੰਮੇਵਾਰੀਆਂ                     | ਕੀ ਪਾਲਣਾ ਕੀਤੀ ਗਈ<br>(Y/N/N.A) | ਟਿੱਪਣੀਆਂ |
|------------------------------------------|-------------------------------|----------|
| 1. ਦੁਕਾਨ ਅਤੇ ਸਥਾਪਨਾ ਐਕਟ ਅਧੀਨ ਰਜਿਸਟ੍ਰੇਸ਼ਨ |                               |          |
| 2. MSME ਰਜਿਸਟ੍ਰੇਸ਼ਨ (ਅਸਥਾਈ/ਅੰਤਿਮ)        |                               |          |
| 3. ਡਰੱਗ ਲਾਇਸੈਂਸ                          |                               |          |
| 4. ਨਵਾਂਤਮ ਸੇਲਜ਼ ਟੈਕਸ ਰਿਟਰਨ ਦਾਇਰ          |                               |          |
| 5. ਨਵਾਂਤਮ ਇਨਕਮ ਟੈਕਸ ਰਿਟਰਨ ਦਾਇਰ           |                               |          |
| 6. ਹੋਰ ਕੋਈ ਬਕਾਇਆ ਕਾਨੂੰਨੀ ਬਕਾਇਆ           |                               |          |

#### K. ਘੋਸ਼ਣਾ (Declaration)

ਮੈਂ/ਅਸੀਂ ਇੱਥੇ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਮੇਰੇ/ਸਾਡੇ ਵੱਲੋਂ ਮੁਹੱਈਆ ਕੀਤੀ ਗਈ ਸਾਰੀ ਜਾਣਕਾਰੀ ਸਹੀ, ਸਚ ਅਤੇ ਪੂਰੀ ਹੈ। ਯੂਨਿਟ ਲਈ ਸਾਡੇ ਕੋਲ ਕਿਸੇ ਵੀ ਕਿਸਮ ਦੀ ਬੇਰੋਇੰਗ ਲੈਣ-ਦੇਣ ਦੀ ਵਿਆਵਸਥਾ ਨਹੀਂ ਹੈ, ਸਿਵਾਏ ਉਹਨਾਂ ਤੋਂ ਜੋ ਅਰਜ਼ੀ ਫਾਰਮ ਵਿੱਚ ਦਰਜ ਕੀਤੀਆਂ ਗਈਆਂ ਹਨ। ਮੇਰੇ/ਸਾਡੇ ਵੱਲੋਂ ਕੋਈ ਵੀ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ। ਮੈਂ/ਅਸੀਂ ਹੋਰ ਸਾਰੀ ਜਾਣਕਾਰੀ ਵੀ ਮੁਹੱਈਆ ਕਰਾਂਗੇ ਜੇ ਬੈਂਕ ਵੱਲੋਂ ਮੇਰੀ/ਸਾਡੀ ਅਰਜ਼ੀ ਦੇ ਸਬੰਧ ਵਿੱਚ ਲੋੜੀਂਦੀ ਹੋ ਸਕਦੀ ਹੈ। ਇਹ ਜਾਣਕਾਰੀ ਤੁਹਾਡੇ ਵੱਲੋਂ ਕਿਸੇ ਵੀ ਏਜੰਸੀ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਜੇ ਤੁਹਾਨੂੰ ਇਹ ਲੱਗੇ। ਤੁਸੀਂ, ਤੁਹਾਡੇ ਪ੍ਰਤੀਨਿਧੀ, ਰਿਜ਼ਰਵ ਬੈਂਕ ਆਫ਼ ਇੰਡੀਆ ਜਾਂ ਮੁਦਰਾ ਲਿਮਿਟੇਡ, ਜਾਂ ਹੋਰ ਕੋਈ ਅਧਿਕ੍ਰਿਤ ਏਜੰਸੀ, ਕਿਸੇ ਵੀ ਸਮੇਂ ਮੇਰੀ/ਸਾਡੀ ਸੰਪੱਤੀ, ਖਾਤਿਆਂ ਦੀਆਂ ਕਿਤਾਬਾਂ ਆਦਿ ਦੀ ਜਾਂਚ/ਤਸਦੀਕ ਕਰ ਸਕਦੇ ਹੋ, ਜਿਵੇਂ ਸਾਡੇ ਕਾਰਖ਼ਾਨੇ/ਵਪਾਰਿਕ ਪਰਿਸਰ ਵਿੱਚ ਉੱਪਰ ਦਿੱਤਾ ਗਿਆ ਹੈ। ਤੁਸੀਂ ਬੈਂਕ ਦੇ ਬਕਾਏ ਦੀ ਵਸੂਲੀ ਲਈ ਯੋਗ ਕਾਰਵਾਈ/ਸੁਰੱਖਿਆ ਕਦਮ ਵੀ ਲੈ ਸਕਦੇ ਹੋ।

| ਫ਼ੋਟੋ ਲਈ ਸਥਾਨ                                             | ਫ਼ੋਟੋ ਲਈ ਸਥਾਨ | ਫ਼ੋਟੋ ਲਈ ਸਥਾਨ |
|-----------------------------------------------------------|---------------|---------------|
| (ਉਸ ਮਾਲਕ/ਸਾਥੀ/ਡਾਇਰੈਕਟਰ ਦੇ ਦਸਤਖਤ ਜਿਸਦੀ ਫ਼ੋਟੋ ਉੱਪਰ ਲੱਗੀ ਹੈ) |               |               |

ਮਿਤੀ: \_\_\_\_\_

ਥਾਂ: \_\_\_\_\_

## ਸੋਧਿਆ ਗਿਆ ਚੈਕ-ਲਿਸਟ: ਸਿਸ਼ੂ / ਕਿਸ਼ੋਰ ਅਤੇ ਤਰੁਣ

1. ਪਛਾਣ ਦਾ ਸਬੂਤ – ਖੁਦ ਤਸਦੀਕ ਨਕਲ ਵੋਟਰ ਆਈਡੀ ਕਾਰਡ / ਡ੍ਰਾਈਵਿੰਗ ਲਾਇਸੈਂਸ / ਪੈਨ ਕਾਰਡ / ਆਧਾਰ ਕਾਰਡ / ਪਾਸਪੋਰਟ / ਸਰਕਾਰ ਦੁਆਰਾ ਜਾਰੀ ਫੋਟੋ ਆਈ.ਡੀ. ਆਦਿ।
2. ਰਿਹਾਇਸ਼ ਦਾ ਸਬੂਤ – ਹਾਲੀਆ ਟੈਲੀਫੋਨ ਬਿੱਲ, ਬਿਜਲੀ ਬਿੱਲ, ਪ੍ਰਾਪਰਟੀ ਟੈਕਸ ਰਸੀਦ (2 ਮਹੀਨਿਆਂ ਤੋਂ ਪੁਰਾਣੀ ਨਾ ਹੋਵੇ), ਵੋਟਰ ਆਈਡੀ ਕਾਰਡ, ਆਧਾਰ ਕਾਰਡ, ਵਿਅਕਤੀ/ਮਾਲਕ/ਭਾਗੀਦਾਰ ਦਾ ਪਾਸਪੋਰਟ, ਸਰਕਾਰੀ ਅਥਾਰਟੀ/ਸਥਾਨਕ ਪੰਚਾਇਤ/ਮਿਊਂਸਿਪਲਟੀ ਦੁਆਰਾ ਜਾਰੀ ਸਰਟੀਫਿਕੇਟ ਆਦਿ।
3. ਐੱਸ.ਸੀ./ਐੱਸ.ਟੀ./ਓ.ਬੀ.ਸੀ./ਅਲਪ ਸੰਖਿਆਕ ਦਾ ਸਬੂਤ, ਜੇ ਲਾਗੂ ਹੋਵੇ।
4. ਕਾਰੋਬਾਰੀ ਇਕਾਈ ਦੀ ਪਛਾਣ / ਪਤਾ – ਸੰਬੰਧਿਤ ਲਾਇਸੈਂਸ/ਰਜਿਸਟ੍ਰੇਸ਼ਨ ਸਰਟੀਫਿਕੇਟ/ਲੀਜ਼ ਜਾਂ ਕਿਰਾਇਆ ਮਾਇਦਾ / ਹੋਰ ਦਸਤਾਵੇਜ਼, ਜਿੰਨ੍ਹਾਂ ਨਾਲ ਮਲਕੀਅਤ ਸਾਬਤ ਹੁੰਦਾ ਹੋਵੇ, ਕਾਰੋਬਾਰੀ ਇਕਾਈ ਦੀ ਪਛਾਣ / Udyog Aadhaar Memorandum।
5. ਪਿਛਲੇ ਛੇ ਮਹੀਨਿਆਂ ਦਾ ਬੈਂਕ ਖਾਤੇ ਦਾ ਸਟੇਟਮੈਂਟ।
6. ਪਿਛਲੇ ਦੋ ਸਾਲਾਂ ਦੇ ਆਡੀਟ ਕੀਤੇ ਬੈਲੈਂਸ ਸ਼ੀਟਾਂ ਅਤੇ ਇਨਕਮ ਟੈਕਸ / ਸੇਲ ਟੈਕਸ ਰਿਟਰਨ (2 ਲੱਖ ਤੋਂ ਵੱਧ ਲੇਨ ਲਈ ਲਾਜ਼ਮੀ)।
7. ਨਵੇਂ/ਮੌਜੂਦਾ ਯੂਨਿਟਾਂ ਦੇ ਪ੍ਰੋਜੈਕਟ ਕੀਤੇ ਬੈਲੈਂਸ ਸ਼ੀਟ (ਵਰਕਿੰਗ ਕੈਪੀਟਲ ਲਈ 1 ਸਾਲ ਦੀ ਮਿਆਦ ਲਈ ਅਤੇ ਟਰਮ ਲੇਨ ਲਈ ਪੂਰੀ ਮਿਆਦ ਲਈ – 2 ਲੱਖ ਤੋਂ ਵੱਧ ਲੇਨ ਲਈ ਲਾਜ਼ਮੀ)।
8. ਮੌਜੂਦਾ ਯੂਨਿਟਾਂ ਦੀ ਵਿਕਰੀ ਦੀ ਜਾਣਕਾਰੀ (ਅਰਜ਼ੀ ਦੀ ਤਾਰੀਖ ਤੱਕ)।
9. ਪ੍ਰੋਫਾਰਮਾ ਇਨਵੇਇਸਟ/ਕੋਟੇਸ਼ਨ – ਸੰਪਤੀ ਦੀ ਖਰੀਦ ਅਤੇ ਨਿਰਮਾਣ ਲਈ ਅੰਦਾਜ਼ੇ।
10. ਕਰਜ਼ੇਦਾਰ ਦੀ ਐਸੈਂਟ ਅਤੇ ਲਾਇਬਿਲਟੀ ਸਟੇਟਮੈਂਟ (ਡਾਇਰੈਕਟਰ ਅਤੇ ਭਾਗੀਦਾਰ ਸਮੇਤ)।
11. ਮੈਮੋਰੈਂਡਮ ਅਤੇ Articles of Association / ਪਾਰਟਨਰਸ਼ਿਪ ਡੀਡ ਆਦਿ (ਜੇ ਲਾਗੂ ਹੋਵੇ)।
12. ਅਰਜ਼ੀਕਰਤਾ / ਮਾਲਕ / ਭਾਗੀਦਾਰ / ਡਾਇਰੈਕਟਰਾਂ ਦੀਆਂ ਦੋ ਫੋਟੋਆਂ (6 ਮਹੀਨਿਆਂ ਤੋਂ ਪੁਰਾਣੀਆਂ ਨਾ ਹੋਣ)।

### ਅਰਜ਼ੀ ਪ੍ਰਾਪਤੀ ਪਰਚੀ - ਪ੍ਰਧਾਨ ਮੰਤਰੀ ਮੁਦਰਾ ਯੋਜਨਾ

#### ਦਫ਼ਤਰ ਕਾਪੀ:

|                              |  |                         |  |
|------------------------------|--|-------------------------|--|
| ਅਰਜ਼ੀ ਨੰਬਰ<br>(ਸਿਸਟਮ/ਮੈਨੁਅਲ) |  | ਅਰਜ਼ੀ ਦੀ ਤਾਰੀਖ          |  |
| ਅਰਜ਼ੀਕਰਤਾ ਦਾ ਨਾਮ             |  | ਲੇਨ ਦੀ ਮੰਗੀ ਰਕਮ         |  |
| ਅਰਜ਼ੀਕਰਤਾ ਦੇ ਦਸਤਖ਼ਤ          |  | ਸ਼ਾਖਾ ਅਧਿਕਾਰੀ ਦੇ ਦਸਤਖ਼ਤ |  |



ਬੈਂਕ ਆਫ ਮਹਾਰਾਸ਼ਟ੍ਰ  
Bank of Maharashtra  
भारत सरकार का उद्यम  
एक धिरोहर एक बैंक



Pradhan Mantri  
कर्म  
Yojna

### ਅਰਜ਼ੀ ਪ੍ਰਾਪਤੀ ਪਰਚੀ - ਪ੍ਰਧਾਨ ਮੰਤਰੀ ਮੁਦਰਾ ਯੋਜਨਾ

#### ਅਰਜ਼ੀਕਰਤਾ ਕਾਪੀ:

|                              |  |                         |  |
|------------------------------|--|-------------------------|--|
| ਅਰਜ਼ੀ ਨੰਬਰ<br>(ਸਿਸਟਮ/ਮੈਨੁਅਲ) |  | ਅਰਜ਼ੀ ਦੀ ਤਾਰੀਖ          |  |
| ਅਰਜ਼ੀਕਰਤਾ ਦਾ ਨਾਮ             |  | ਲੇਨ ਦੀ ਮੰਗੀ ਰਕਮ         |  |
| ਅਰਜ਼ੀਕਰਤਾ ਦੇ ਦਸਤਖ਼ਤ          |  | ਸ਼ਾਖਾ ਅਧਿਕਾਰੀ ਦੇ ਦਸਤਖ਼ਤ |  |